

ਐਮਰਜੰਸੀ ਸੇਵਾਵਾਂ Emergency Services

ਮੋਚ, ਖਿੱਚ ਅਤੇ ਨਸ ਦੀ ਸੋਜ਼ਸ਼

Sprains, Strains, and Tendonitis

ਜਦ ਪੱਠੋ ਜਾਂ ਯੋਜਕ ਤੰਤੁ ਖਿੱਚੋ ਜਾਣ ਪਾਏ ਜਾਣ, ਓਦੋਂ ਮੋਚ ਆ ਜਾਂਦੀ ਹੈ ਅਤੇ ਖਿੱਚ ਪੈ ਜਾਂਦੀ ਹੈ। ਟੈਨਡੋਨਾਈਟਿਸ ਨਸਾਂ ਦੀ ਇੱਕ ਸੋਜ਼ਸ਼ ਹੁੰਦੀ ਹੈ। ਇਕਠਿਆਂ, ਇਨ੍ਹਾਂ ਨੂੰ 'ਸੌਫ਼ਟ ਟਿਸੂ' ਦੀਆਂ ਸੱਟਾਂ ਕਿਹਾ ਜਾਂਦਾ ਹੈ।

ਤੁਹਾਡੀ ਸੱਟ ਠੀਕ ਹੋਣ ਲਈ ਕਈ ਹਫ਼ਤੇ ਲੱਗ ਸਕਦੇ ਹਨ। ਤੇਜ਼ੀ ਨਾਲ ਸਿਹਤਯਾਬ ਹੋਣ ਲਈ ਸਭ ਤੋਂ ਵਧੀਆ ਤਰੀਕਾ ਹੈ 'ਆਰ.ਆਈ.ਸੀ.ਈ.' (Rest, Ice, Compress, Elevate) ਦੀ ਵਰਤੋਂ।

ਰੈਸਟ (ਅਰਾਮ), **ਆਈਸ** (ਬਰਫ), **ਕਮਪੈਸ** (ਦਬਾਓ), **ਐਲੀਵੇਟ** (ਉਤਾਂਹ ਨੂੰ ਚੁੱਕਣਾ)

ਕਸ਼ਟ ਨਿਵਾਰਨ ਲਈ ਸੱਟ ਵਾਲੇ ਜੋੜ ਜਾਂ ਪੱਠੇ ਦੀ ਹਿਲਜੁਲ ਜ਼ਰੂਰੀ ਹੈ।

ਤੁਹਾਡਾ ਡਾਕਟਰ ਦਰਦ ਲਈ, ਸਧਾਰਣ ਐਸੇਟਾਮਿਨੋਫਿਨ (ਟਾਇਲਾਨਲ) ਜਾਂ ਆਈਬ੍ਰੋਫਿਨ (ਐਡਵਿਲ, ਮੇਟਰਿਨ) ਜਿਹੀ ਦਵਾਈ ਦਾ ਸੁਝਾਅ ਦੇ ਸਕਦਾ ਹੈ।

ਅਰਾਮ

ਅਰਾਮ ਕਰੋ ਅਤੇ ਜਿਨ੍ਹਾਂ ਵੱਧ ਤੋਂ ਵੱਧ ਹੋ ਸਕੇ, ਸੱਟ ਵਾਲੇ ਹਿੱਸੇ ਦੀ ਰੱਖਿਆ ਕਰੋ।

ਆਪਣੇ ਸ਼ਰੀਰ ਦੀ ਸੂਣੇ। ਜੇਕਰ ਕਿਸੇ ਗਤੀਵਿਧੀ ਦੇ ਕਰਨ ਨਾਲ ਤੁਹਾਨੂੰ ਦਰਦ ਹੁੰਦਾ ਹੈ, ਤਾਂ ਤੁਹਾਨੂੰ ਉਸ ਗਤੀਵਿਧੀ ਨੂੰ ਕਰਨ ਦੀ ਮਾਤਰਾ ਨੂੰ ਘਟਾ ਦੇਣਾ ਚਾਹੀਦਾ ਹੈ।

ਬਰਫ

ਠੰਡ ਦਰਦ ਅਤੇ ਸੋਜ਼ਸ਼ ਨੂੰ ਘਟਾ ਸਕਦੀ ਹੈ। ਪਹਿਲੇ ਕੁਝ ਦਿਨ, ਆਪਣੀ ਸੱਟ ਵਾਲੀ ਥਾਂ ਤੇ ਹਰ ਰੋਜ਼ ਤਿੰਨ ਤੋਂ ਚਾਰ ਵਾਰ 15 ਮਿੰਟਾਂ ਲਈ ਬਰਫ ਲਾਓ।

ਦਬਾਓ

ਸੱਟ ਵਾਲੀ ਥਾਂ ਤੇ ਦਬਾਓ ਪਾਉਣ ਨਾਲ ਸੋਜ਼ਸ਼ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਇੱਕ ਲਚਕੀਲੀ ਵਲੋਟਣ ਵਾਲੀ ਪੱਟੀ ਵਰਤੋਂ। ਇਸ ਨੂੰ ਆਪਣੇ ਦਿਲ ਤੋਂ ਸਭ ਤੋਂ ਵੱਧ ਦੂਰੀ ਵਾਲੇ ਬਿੰਦੂ ਤੋਂ ਆਪਣੀ ਸੱਟ ਵਾਲੀ ਥਾਂ ਤੇ ਵਲੋਟਣਾ ਸ਼ੁਰੂ ਕਰੋ।


ਉਦਾਹਰਣ :

ਜ਼ਖਮੀ ਕੁਹਣੀ

ਕੁਹਣੀ ਦੇ ਥੱਲਿਓਂ ਵਲੋਟਣਾ ਸ਼ੁਰੂ ਕਰੋ



ਕੁਹਣੀ ਤੋਂ ਉਪਰ ਵੱਲ ਨੂੰ ਵਲੋਟੋ।



ਵਲੋਟੀ ਹੋਈ ਪੱਟੀ ਨਿੱਘੀ ਅਤੇ ਅਰਾਮਦਾਇਕ ਮਹਿਸੂਸ ਹੋਣੀ ਚਾਹੀਦੀ ਹੈ ਪਰੰਤੂ ਇੰਜ ਕਰਨ ਨਾਲ ਲਹੂ ਦਾ ਦੌਰਾ ਬੁੰਦ ਨਹੀਂ ਹੋਣਾ ਚਾਹੀਦਾ। ਜੇਕਰ ਪੈਰਾਂ ਅਤੇ ਹੱਥਾਂ ਦੀਆਂ ਉਗਲਾਂ ਸੁੰਨ ਮਹਿਸੂਸ ਹੋਣ, ਜਾਂ ਨੀਲੀਆਂ ਜਾਂ ਚਿੱਟੀਆ ਹੋ ਜਾਣ ਤਾਂ ਟੈਨਸਰ(ਉਹ ਪੱਠਾ ਜੋ ਸਰੀਰ ਦੇ ਕਿਸੇ ਹਿੱਸੇ ਨੂੰ ਕੱਸ ਕੇ ਰੱਖਦਾ ਹੈ) ਬਹੁਤ ਜ਼ਿਆਦਾ ਕੱਸਿਆ ਹੋਇਆ ਹੰਦਾ ਹੈ। ਪੱਟੀ ਨੂੰ ਖੋਲੋ ਅਤੇ ਘੱਟ ਦਬਾਅ ਨਾਲ ਦੁਬਾਰਾ ਵਲੋਟੋ।

ਉਤਾਂਹ ਨੂੰ ਚੁੱਕਣਾ

ਜਿਸ ਵੇਲੇ ਤੁਸੀਂ ਆਪਣੀ ਸੱਟ ਤੇ ਆਈਸਿੰਗ ਕਰ ਰਹੇ ਹੋਵੋ ਅਤੇ ਜਿਸ ਵੇਲੇ ਤੁਸੀਂ ਬੈਠੋ ਜਾਂ ਲੇਟੇ ਹੋਵੋ ਤਾਂ ਜੇਕਰ ਸੰਭਵ ਹੋਵੇ, ਸੱਟ ਵਾਲੇ ਹਿੱਸੇ ਨੂੰ ਆਪਣੇ ਦਿਲ ਦੇ ਪੱਧਰ ਤੱਕ ਉਤਾਂਹ ਨੂੰ ਚੁੱਕੋ। ਸੱਟ ਵਾਲੇ ਹਿੱਸੇ ਨੂੰ ਥੋੜਾ ਜਿਹਾ ਉਤਾਂਹ ਨੂੰ ਚੁੱਕਣ ਨਾਲ ਵੀ ਸੋਜ਼ਸ਼ ਨੂੰ ਕਾਬੂ ਕਰਨ ਵਿੱਚ ਮਦਦ ਮਿਲਦੀ ਹੈ। ਸੱਟ ਵਾਲੇ ਹਿੱਸੇ ਨੂੰ ਅਰਾਮ ਦੇਣ ਲਈ ਕੁਰਸੀ, ਸਿਰਹਾਣਾ, ਜਾਂ ਕਿਸੇ ਵੀ ਹੋਰ ਸਹਾਰੇ ਦੀ ਵਰਤੋਂ ਕਰੋ।

ਮੋਚ ਅਤੇ ਖਿੱਚ- ਛਲਦਾ ਹੈ Sprains and Strains - continued

ਸਰੀਰ ਦੀਆਂ ਹਰਕਤਾਂ ਜਾਂ ਜੋੜਾਂ ਦੀ ਹਿਲਜੁਲ (ਰੇਂਜ ਔਫ਼ ਮੋਸ਼ਨ) ਵਿੱਚ ਸੁਧਾਰ ਲਈ ਕਸਰਤਾਂ

ਨਿੱਤ ਹੌਲੀ ਰਫ਼ਤਾਰ ਨਾਲ ਕੀਤੀ ਕਸਰਤ ਤੁਹਾਡੀ ਸੋਜ਼ਸ਼ ਨੂੰ ਘਟਾਉਣ, ਜੋੜਾਂ ਦਾ ਅਕੜਾਅ ਰੋਕਣ, ਅਤੇ ਸਧਾਰਣ ਕੰਮ ਕਾਜ ਮੁੜ ਤੋਂ ਕਰਨ ਲਈ ਹੋਰ ਤੇਜ਼ੀ ਨਾਲ ਤੁਹਾਡੀ ਮਦਦ ਕਰਦੀ ਹੈ।

ਹਰ ਰੋਜ਼ ਦਿਨ ਵਿੱਚ ਕਈ ਵਾਰ 'ਰੇਂਜ ਔਫ਼ ਮੋਸ਼ਨ' ਕਸਰਤਾਂ ਕਰਨ ਦੀ ਕੋਸ਼ਿਸ਼ ਕਰੋ। ਇਨ੍ਹਾਂ ਨੂੰ ਕਰਨ ਵੇਲੇ ਤੁਹਾਨੂੰ ਕਿਸੇ ਕਿਸਮ ਦੀ ਬੇਅਰਾਮੀ ਨਹੀਂ ਹੋਣੀ ਚਾਹੀਦੀ। ਰੇਂਜ ਔਫ਼ ਮੋਸ਼ਨ ਤੋਂ ਭਾਵ ਹੈ ਕਿ ਜ਼ਖਮੀ ਜੋੜ ਜਾਂ ਮਾਸਪੇਸ਼ੀ ਦੀ ਹਰਕਤ ਲਈ ਉਸ ਦੇ ਆਮ ਤਰੀਕੇ ਨਾਲ ਹਿਲਾਉਣਾ ਜੁਲਾਉਣਾ। ਉਦਾਹਰਣ ਲਈ, ਜੇਕਰ ਤੁਹਾਨੂੰ ਗਿੱਟੇ ਦੀ ਮੋਚ ਹੈ, ਤਾਂ ਆਪਣੇ ਪੈਰ ਨੂੰ ਉਤੇ-ਬੱਲੇ ਅਤੇ ਇੱਕ ਗੋਲ ਚੱਕਰ ਵਿੱਚ ਵੀ ਮੋਝੋ।


ਆਪਣੀ ਸੱਟ ਨੂੰ 'ਆਈਸ' ਕਿਵੇਂ ਕਰੋ

ਤੁਹਾਨੂੰ ਲੋੜ ਹੈ:

- ਇੱਕ ਤੌਲੀਆ ਜਾਂ ਵਲ੍ਲੇਟਣ ਵਾਲੀ ਇੱਕ ਲਚਕੀਲੀ ਪੱਟੀ
- 'ਬਰਫ' ਦੇ ਤੌਰ ਤੇ ਕੰਮ ਕਰਨ ਲਈ ਕੋਈ ਚੀਜ਼ (ਜੈਸੇ ਹੋਏ ਮਟਰਾਂ ਦਾ ਪੈਕੇਟ, ਪੀਸੀ ਹੋਈ ਬਰਫ ਵਾਲੀ ਥੈਲੀ, ਬਰਫ ਦੇ ਚੌਕੋਰ ਟੁੱਕੜਿਆਂ ਵਾਲੀ ਥੈਲੀ, ਨਰਮ ਜੈਲ ਵਾਲਾ ਬਰਫ ਦਾ ਪੈਕ।)
- ਤੁਹਾਡੇ ਜ਼ਖਮ ਵਾਲੇ ਹਿੱਸੇ ਨੂੰ ਆਰਾਮ ਨਾਲ ਰੱਖਣ ਲਈ ਸਿਰਹਾਣੇ।

ਤੌਲੀਏ ਦਾ ਇਸਤੇਮਾਲ

- ਜ਼ਖਮੀ ਹਿੱਸੇ 'ਤੇ ਇੱਕ ਸੁੱਕਾ ਤੌਲੀਆ ਰੱਖੋ।
- ਜ਼ਖਮੀ ਹਿੱਸੇ ਦੇ ਉਪਰ ਰੱਖੋ ਤੌਲੀਏ ਤੇ ਬਰਫ ਰੱਖੋ।



ਉਦਾਹਰਣ : ਜ਼ਖਮੀ ਕੁਝੀ ਦੀ ਆਈਸਿੰਗ

ਵਲ੍ਲੇਟਣ ਵਾਲੀ ਲਚਕੀਲੀ ਪੱਟੀ ਦਾ ਇਸਤੇਮਾਲ

- ਜ਼ਖਮੀ ਹਿੱਸੇ 'ਤੇ ਪੱਟੀ ਦੀ ਇੱਕ ਤਹਿ ਲਪੇਟੇ ਅਤੇ ਯਕੀਨੀ ਬਣਾਉ ਕੀ ਚਮੜੀ ਨੰਗੀ ਨਾ ਵਿਖਾਈ ਦੇਵੇ।
- ਪੱਟੀ ਉਪਰ ਜ਼ਖਮ ਵਾਲੀ ਜਗ੍ਹਾਂ ਤੇ ਬਰਫ ਰੱਖੋ।
- ਬਰਫ ਨੂੰ ਇੱਕ ਥਾਂ ਤੇ ਟਿਕਾਅ ਕੇ ਰੱਖਣ ਲਈ ਉਸ ਤੇ ਪੱਟੀ ਨੂੰ ਬੰਨ੍ਹ ਕੇ ਹੀ ਰੱਖੋ।

ਬਰਫ ਦਾ ਪੈਕ ਜਾਂ ਬਰਫ ਵਾਲਾ ਪਲਾਸਟਿਕ ਦਾ ਥੈਲਾ ਆਪਣੀ ਨੰਗੀ ਚਮੜੀ ਤੇ ਸਿੱਧਾ ਕਰੋ ਵੀ ਨਾ ਰੱਖੋ। ਇਹ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਤੌਲੀਏ ਜਾਂ ਪੱਟੀ ਦੀ ਪਹਿਲੀ ਤਹਿ ਤੁਹਾਡੀ ਚਮੜੀ ਦੀ ਰੱਖਿਆ ਕਰਨ ਦੇ ਨਾਲ ਨਾਲ ਠੰਡ ਨੂੰ ਫੈਲਾਉਣ ਵਿੱਚ ਮਦਦ ਕਰਦੀ ਹੈ।

ਕੰਮ ਕਾਜ ਤੇ ਵਾਪਸੀ ਅਤੇ ਕਸਰਤ

ਇੱਕ ਸੱਟ ਤੋਂ ਬਾਅਦ ਅਣਵਰਤੇ ਪੱਠੇ, ਨਸਾ ਜਾਂ ਯੋਜਕ ਤੰਤੂ ਛੋਟੇ ਅਤੇ ਕਮਜ਼ੋਰ ਹੋ ਜਾਂਦੇ ਹਨ। ਇਸ ਕਾਰਨ ਇਸ ਗੱਲ ਦਾ ਖਤਰਾ ਵਧ ਜਾਂਦਾ ਹੈ ਕਿ ਜਦੋਂ ਤੁਸੀਂ ਉਸ ਹਿੱਸੇ ਨੂੰ ਵਰਤਣਾ ਸ਼ੁਰੂ ਕਰੋ ਤਾਂ ਤੁਸੀਂ ਆਪਣੇ ਆਪ ਨੂੰ ਦੁਬਾਰਾ ਸੱਟ ਪਹੁੰਚਾ ਸਕਦੇ ਹੋ।

ਆਪਣੀ ਸਰਗਰਮੀ ਨੂੰ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਰੀਰ ਦੀ ਹਰਕਤ ਮੁਕੰਮਲ ਤੌਰ ਤੇ ਕਰਨ ਲਈ ਜ਼ਖਮੀ ਜੋੜ ਜਾਂ ਮਾਸਪੇਸ਼ੀ ਨੂੰ ਹਿਲਾ-ਜੁਲਾ ਸਕਣ ਦੇ ਕਾਬਲ ਹੋਵੋ। ਜਿਵੇਂ ਜਿਵੇਂ ਤੁਹਾਡੀ ਸਿਹਤ ਬਹਾਲ ਹੁੰਦੀ ਜਾਵੇ, ਤੁਸੀਂ ਆਪਣੇ ਪੱਠਿਆਂ ਨੂੰ ਮਜ਼ਬੂਤ ਕਰਨ ਲਈ ਕਸਰਤਾਂ ਵੀ ਸ਼ਾਮਲ ਕਰ ਸਕਦੇ ਹੋ।

ਹੌਲੀ-ਹੌਲੀ ਆਪਣੇ ਸਧਾਰਣ ਕੰਮਕਾਜ ਨੂੰ ਮੁੜ ਤੋਂ ਸ਼ੁਰੂ ਕਰ ਦਿਓ ਅਤੇ ਜਦੋਂ ਤੁਸੀਂ ਸਮਰੱਥ ਹੋ ਜਾਵੋ, ਤਦੋਂ ਕੰਮਕਾਜ ਨੂੰ ਹੋਰ ਵਧਾ ਦਿਓ। ਉਦਾਹਰਣ ਦੇ ਤੌਰ ਤੇ, ਗਿੱਟੇ ਦੀ ਮੋਚ ਤੋਂ ਬਾਅਦ, ਇੱਕ ਦੌੜਾਕ ਤੁਰਨ ਨਾਲ ਸ਼ੁਰੂ ਕਰੇਗਾ ਅਤੇ ਫੇਰ ਜਦੋਂ ਆਪਣੇ ਆਪ ਨੂੰ ਕਾਬਲ ਸਮਝੇ ਤਾਂ ਦੌੜਨਾ ਵੀ ਸ਼ਾਮਲ ਕਰ ਲਵੇ।

ਆਪਣੀ ਸਰਗਰਮੀ ਵਿੱਚ ਵਾਪਸ ਪਰਤਣ ਲਈ ਵਿਅਕਤੀ ਦੇ ਤੌਰ ਤੇ ਫਿਜ਼ੀਓਫਾਰੈਪਿਸਟ ਇੱਕ ਸ਼ਾਨਦਾਰ ਸਰੋਤ ਹੈ। ਉਹ ਤੁਹਾਡੀ ਸੱਟ ਦੇ ਲਈ ਤੁਹਾਨੂੰ ਖਾਸ ਚਿਕਿਤਸਾ ਅਤੇ ਕਸਰਤ ਕਰਨ ਦੀ ਸਲਾਹ ਦੇ ਸਕਦੇ ਹਨ। ਫਿਜ਼ੀਓਫਾਰੈਪੀ ਦਾ ਖਰਚਾ ਦੇਣਾ ਪੈਂਦਾ ਹੈ ਪਰੰਤੂ ਜੇਕਰ ਤੁਹਾਡਾ ਐਕਸਟੈਂਡਿੰਡ ਹੈਲਥ ਬੀਮਾ ਹੋਇਆ ਹੋਵੇ ਤਾਂ ਇਹ ਉਸ ਵਿੱਚ ਕਵਰ ਹੋ ਸਕਦਾ ਹੈ।

ਮਦਦ ਕਦੋਂ ਪ੍ਰਾਪਤ ਕਰੋ

ਆਪਣੇ ਡਾਕਟਰ ਨੂੰ ਮਿਲੋ, ਜੇਕਰ:

- ਤੁਹਾਡਾ ਜ਼ਖਮ 7 ਦਿਨਾਂ ਦੇ ਬਾਅਦ ਵੀ ਕੰਮ ਕਾਜ ਕਰਨ ਵਿੱਚ ਰੁਕਾਵਟ ਪੈਦਾ ਕਰ ਰਿਹਾ ਹੈ।
- ਇੱਕ ਜਾਂ ਦੋ ਹਫ਼ਤੇ ਬਾਅਦ ਵੀ ਸੋਜ਼ਸ਼ ਮੁੜ ਵਾਪਸ ਆ ਜਾਵੇ ਜਾਂ ਦੂਰ ਨਾ ਹੋਵੇ।

ਹੋਰ ਜਾਣਨ ਲਈ, ਪੁੱਛਣਾ ਚੰਗਾ ਹੈ:

- ਤੁਹਾਡਾ ਫੈਮਿਲੀ ਡਾਕਟਰ
- ਹੈਲਥਲਿੰਕ ਬੀਸੀ 8-1-1 'ਤੇ ਫੋਨ ਕਰੋ (ਬੋਲੋ ਅਤੇ ਸੁਣੋ ਸ਼ਕਤੀ ਦੀ ਘਾਟ ਵਾਲੇ ਲੋਕਾਂ ਲਈ 7-1-1 ਕਰੋ) ਜਾਂ ਆਨੱ ਲਾਈਨ www.HealthLinkBC.ca 'ਤੇ ਜਾਓ।